

**ਵਿਸ਼ਾ:- ਬੀ.ਪੀ.ਟੀ./ਬੀ.ਐਮ.ਐਲ.ਟੀ./ਬੀ.ਐਸ.ਸੀ.(ਏ.ਪੀ.ਬੀ.) ਸਾਲ-2021 ਦੇ ਮੈਡੀਕਲ ਕੋਰਸਾਂ ਦੇ ਦਾਖਲਿਆ
ਲਈ ਆਨ-ਲਾਈਨ ਕੈਂਸਲਿੰਗ ਦੀ ਪ੍ਰੀਕ੍ਰਿਆ ਸਬੰਧੀ।**

1. ਮਿਤੀ 23-08-2021 ਤੋਂ 27-08-2021 ਅਧੀਨ ਉਮੀਦਵਾਰਾਂ ਤੋਂ ਕਾਲਜ/ਕੋਟਾ/ਕੈਟੇਗਰੀ ਦੀ ਤਰਜੀਹਾਂ ਆਨ-ਲਾਈਨ ਲਈਆਂ ਜਾਣਗੀਆਂ।
2. ਉਮੀਦਵਾਰਾਂ ਨੂੰ ਉਹਨਾਂ ਦੀ ਮੈਰਿਟ ਅਤੇ ਉਹਨਾਂ ਵੱਲੋਂ ਦਿਤੀ ਗਈ ਕਾਲਜ/ਕੋਟਾ/ਕੈਟੇਗਰੀ ਦੀ ਤਰਜੀਹਾਂ ਦੇ ਅਨੁਸਾਰ ਕੰਪਿਊਟਰ ਸਾਫਟਵੇਅਰ ਵੱਲੋਂ ਪ੍ਰੋਵਿਜ਼ਨਲ ਸੀਟ ਅਲਾਟ ਕੀਤੀ ਜਾਵੇਗੀ। ਅਤੇ ਸੀਟ ਹੇਠ ਲਿਖੇ ਮਾਪ-ਦੰਡ ਦੇ ਅਨੁਸਾਰ ਹੋਵੇਗੀ।
 - a. ਉਮੀਦਵਾਰ ਵੱਲੋਂ ਭਰੇ ਗਏ ਡਾਟੇ ਦੇ ਅਧਾਰ ਤੇ ਕੰਪਿਊਟਰ ਸਾਫਟਵੇਅਰ ਵੱਲੋਂ ਪ੍ਰੋਵਿਜ਼ਨਲ ਸੀਟ ਅਲਾਟ ਕੀਤੀ ਜਾਵੇਗੀ।
 - b. ਜੇਕਰ ਉਮੀਦਵਾਰ ਕਿਸੇ ਕੈਟੇਗਰੀ ਨਾਲ ਸਬੰਧ ਰੱਖਦਾ ਹੈ ਤਾਂ ਪਹਿਲਾਂ ਉਸ ਨੂੰ ਓਪਨ ਕੈਟੇਗਰੀ ਵਿੱਚ ਯੋਗਤਾ ਅਨੁਸਾਰ ਵਿਚਾਰਿਆ ਜਾਵੇਗਾ ਜੇਕਰ ਓਪਨ ਕੈਟੇਗਰੀ ਵਿੱਚ ਸੀਟ ਉਪਲੱਬਧ ਨਹੀਂ ਹੈ ਤਾਂ ਉਸ ਨੂੰ ਭਰੀ ਗਈ ਕੈਟੇਗਰੀ ਵਿੱਚ ਉਸਦੀ ਯੋਗਤਾ ਅਨੁਸਾਰ ਵਿਚਾਰਿਆ ਜਾਵੇਗਾ।
 - c. ਜੇਕਰ ਉਮੀਦਵਾਰ ਨੇ ਮੈਨੇਜਮੈਂਟ ਕੋਟਾ ਭਰਿਆ ਹੈ ਤਾਂ ਪਹਿਲਾਂ ਉਸਨੂੰ ਗੌਰਮੈਂਟ ਕੋਟੇ ਦੀ ਸੀਟ ਅਲਾਟ ਹੋਵੇਗੀ ਜੇਕਰ ਗੌਰਮੈਂਟ ਕੋਟੇ ਦੀ ਸੀਟ ਖਾਲੀ ਨਹੀਂ ਹੈ ਤਾਂ ਹੀ ਉਸਨੂੰ ਮੈਨੇਜਮੈਂਟ ਕੋਟੇ ਦੀ ਸੀਟ ਅਲਾਟ ਕੀਤੀ ਜਾਵੇਗੀ।
3. ਪ੍ਰੋਵਿਜ਼ਨਲ ਅਲਾਟਮੈਂਟ ਨੂੰ ਯੂਨੀਵਰਸਿਟੀ ਦੀ ਵੈਬ-ਸਾਈਟ ਤੇ ਪ੍ਰਕਾਸ਼ਤ ਕੀਤਾ ਜਾਵੇਗਾ ਅਤੇ ਉਮੀਦਵਾਰ ਨੂੰ ਅਲਾਟ ਕੀਤੇ ਗਏ ਕਾਲਜ ਵਿਖੇ ਆਪਣੇ ਅਸਲ ਦਸਤਾਵੇਜ਼ਾਂ ਨਾਲ ਕਾਲਜ ਵਿੱਖੇ ਰਿਪੋਰਟ ਕਰਨਾ ਹੋਵੇਗਾ ਜਿਥੇ ਉਸਦੇ ਅਸਲ ਦਸਤਾਵੇਜ਼ਾਂ ਅਤੇ ਯੋਗਤਾ ਦੀ ਪੜਤਾਲ ਸਬੰਧਤ ਕਾਲਜ ਦੇ ਪ੍ਰਿੰਸੀਪਲ ਵੱਲੋਂ ਗਠਿਤਕਮੇਟੀ ਵੱਲੋਂ ਕੀਤੀ ਜਾਵੇਗੀ ਅਤੇ ਯੋਗ ਉਮੀਦਵਾਰ ਵੱਲੋਂ ਫੀਸ ਭਰੀ ਜਾਵੇਗੀ। ਇਹ ਦਾਖਲਾ ਯੂਨੀਵਰਸਿਟੀ ਵੱਲੋਂ ਉਮੀਦਵਾਰ ਨੂੰ ਰਜਿਸਟਰ ਕਰਨ ਤੱਕ ਆਰਜ਼ੀ ਹੋਵੇਗਾ।
4. ਦੂਸਰੇ ਰਾਉਂਡ ਦੀ ਆਨ-ਲਾਈਨ ਕੈਂਸਲਿੰਗ ਲਈ ਉਮੀਦਵਾਰਾਂ ਤੋਂ ਦੁਬਾਰਾ ਕਾਲਜ/ਕੋਟਾ/ਕੈਟੇਗਰੀ ਦੀ ਤਰਜੀਹਾਂ ਦੀ ਮੰਗ ਆਨ-ਲਾਈਨ ਕੀਤੀ ਜਾਵੇਗੀ।
5. ਜਿਹੜੇ ਉਮੀਦਵਾਰ ਪਹਿਲੀ ਕੈਂਸਲਿੰਗ ਦੌਰਾਨ ਅਲਾਟ ਹੋਈ ਸੀਟ ਤੋਂ ਸੰਤੁਸ਼ਟ ਸਨ, ਉਨ੍ਹਾਂ ਨੂੰ ਨਵੇਂ ਵਿਕਲਪ/ਤਰਜੀਹ ਦੀ ਲੋੜ ਨਹੀਂ ਹੈ।
6. ਉਮੀਦਵਾਰਾਂ ਨੂੰ ਉਹਨਾਂ ਦੀ ਮੈਰਿਟ ਅਤੇ ਉਹਨਾਂ ਵੱਲੋਂ ਦਿਤੀ ਗਈ ਕਾਲਜ/ਕੋਟਾ/ਕੈਟੇਗਰੀ ਦੀ ਤਰਜੀਹਾਂ ਦੇ ਅਨੁਸਾਰ ਕੰਪਿਊਟਰ ਸਾਫਟਵੇਅਰ ਵੱਲੋਂ ਪ੍ਰੋਵਿਜ਼ਨਲ ਸੀਟ ਅਲਾਟ ਕੀਤੀ ਜਾਵੇਗੀ। ਅਤੇ ਸੀਟ ਹੇਠ ਲਿਖੇ ਮਾਪ-ਦੰਡ ਦੇ ਅਨੁਸਾਰ ਹੋਵੇਗੀ।

- a. ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲੀ ਆਨ ਲਾਈਨ ਕਾਊਂਸਲਿੰਗ ਵਿੱਚ ਰਿਜ਼ਰਵ ਕੈਟੇਗਰੀ ਵਿੱਚ ਸੀਟ ਅਲਾਟ ਹੋਈ ਸੀ ਤੇ ਉਹਨਾਂ ਵੱਲੋਂ ਕਾਲਜ ਜੁਆਇਨ ਕਰ ਲਿਆ ਗਿਆ ਹੈ ਤੇ ਦੂਸਰੀ ਕਾਊਂਸਲਿੰਗ ਲਈ ਤਰਜੀਹਾਂ ਨਹੀਂ ਭਰੀਆਂ ਗਈਆਂ ਤਾਂ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਮੈਰਿਟ ਦੇ ਅਧਾਰ ਤੇ ਜੇਕਰ ਅਲਾਟ ਕੀਤੇ ਗਏ ਕਾਲਜ ਵਿੱਚ ਓਪਨ ਕੈਟੇਗਰੀ ਦੀ ਸੀਟ ਖਾਲੀ ਹੈ ਤਾਂ ਉਸ ਦੀ ਸੀਟ ਅਪ-ਗ੍ਰੇਡ ਕਰਕੇ ਉਸਨੂੰ ਉਸੇ ਕਾਲਜ ਵਿੱਚ ਓਪਨ ਦੀ ਸੀਟ ਆਰਜੀ ਅਲਾਟ ਕੀਤੀ ਜਾਵੇਗੀ।
- b. ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲੀ ਆਨ ਲਾਈਨ ਕਾਊਂਸਲਿੰਗ ਵਿੱਚ ਮੈਨੇਜਮੈਂਟ ਕੋਟੇ ਦੀ ਸੀਟ ਅਲਾਟ ਹੋਈ ਸੀ ਤੇ ਉਹਨਾਂ ਵੱਲੋਂ ਕਾਲਜ ਜੁਆਇਨ ਕਰ ਲਿਆ ਗਿਆ ਹੈ ਤੇ ਦੂਸਰੀ ਕਾਊਂਸਲਿੰਗ ਲਈ ਤਰਜੀਹਾਂ ਨਹੀਂ ਭਰੀਆਂ ਗਈਆਂ ਤਾਂ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਮੈਰਿਟ ਦੇ ਅਧਾਰ ਤੇ ਜੇਕਰ ਅਲਾਟ ਕੀਤੇ ਗਏ ਕਾਲਜ ਵਿੱਚ ਗੈਰਮੈਂਟ ਕੋਟੇ ਦੀ ਸੀਟ ਖਾਲੀ ਹੈ ਤਾਂ ਉਸ ਦੀ ਸੀਟ ਅਪ-ਗ੍ਰੇਡ ਕਰਕੇ ਉਸਨੂੰ ਉਸੇ ਕਾਲਜ ਵਿੱਚ ਗੈਰਮੈਂਟ ਕੋਟੇ ਦੀ ਆਰਜੀ ਸੀਟ ਅਲਾਟ ਕੀਤੀ ਜਾਵੇਗੀ।